

Disengagement at Patrolling Point 17A

August 06, 2021

ਗਸ਼ਤ ਬਿੰਦੂ 17 A 'ਤੇ ਡਿਸਇੰਗੇਜ਼ਮੈਂਟ

6 ਅਗਸਤ, 2021

1. ਜਿਵੇਂ ਕਿ ਇਸ ਹਫ਼ਤੇ ਪਹਿਲਾਂ ਦੱਸਿਆ ਗਿਆ ਸੀ, ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ 12ਵੇਂ ਗੇੜ ਦੀ ਗੱਲਬਾਤ 31 ਜੁਲਾਈ, 2021 ਨੂੰ ਪੂਰਬੀ ਲੱਦਾਖ ਦੇ ਚੁਸ਼ੁਲ ਮੌਲਡੋ ਮੀਟਿੰਗ ਪੁਆਇੰਟ 'ਤੇ ਹੋਈ।
2. ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਡਿਸਇੰਗੇਜ਼ਮੈਂਟ ਨਾਲ ਸਬੰਧਤ ਬਾਕੀ ਮੁੱਦਿਆਂ ਦੇ ਹੱਲ ਬਾਰੇ ਦੋਵਾਂ ਪੱਖਾਂ ਵਿਚਾਲੇ ਖੁੱਲ੍ਹਾ ਅਤੇ ਡੂੰਘਾ ਵਿਚਾਰ ਵਟਾਂਦਰਾ ਹੋਇਆ। ਬੈਠਕ ਦੇ ਸਿੱਟੇ ਵਜੋਂ ਦੋਵੇਂ ਪੱਖ ਗੋਗਰਾ ਖੇਤਰ ਵਿੱਚ ਡਿਸਇੰਗੇਜ਼ਮੈਂਟ ਕਰਨ 'ਤੇ ਸਹਿਮਤ ਹੋਏ। ਇਸ ਖੇਤਰ ਵਿੱਚ ਫੌਜਾਂ ਪਿਛਲੇ ਸਾਲ ਮਈ ਤੋਂ ਆਹਮੋ-ਸਾਹਮਣੇ ਦੀ ਸਥਿਤੀ ਵਿੱਚ ਹਨ।
3. ਇਸ ਸਮਝੌਤੇ ਅਨੁਸਾਰ ਦੋਵਾਂ ਪੱਖਾਂ ਨੇ ਇਸ ਖੇਤਰ ਵਿੱਚ ਪੜਾਅਵਾਰ, ਤਾਲਮੇਲ ਨਾਲ ਅਤੇ ਤਸਦੀਕਸ਼ੁਦਾ ਤਰੀਕੇ ਨਾਲ ਅਗਾਂਹ ਤਾਇਨਾਤੀ ਬੰਦ ਕਰ ਦਿੱਤੀ ਹੈ। ਡਿਸਇੰਗੇਜ਼ਮੈਂਟ ਦੀ ਪ੍ਰਕਿਰਿਆ ਦੇ ਦਿਨ ਯਾਨੀ 4 ਅਤੇ 5 ਅਗਸਤ 2021, ਨੂੰ ਕੀਤੀ ਗਈ। ਦੋਵਾਂ ਪੱਖਾਂ ਦੀਆਂ ਫੌਜਾਂ ਹੁਣ ਆਪੋ-ਆਪਣੇ ਸਥਾਈ ਠਿਕਾਣਿਆਂ 'ਤੇ ਹਨ।
4. ਦੋਵਾਂ ਪਾਸਿਆਂ ਦੁਆਰਾ ਖੇਤਰ ਵਿੱਚ ਉਸਾਰੇ ਗਏ ਸਾਰੇ ਅਸਥਾਈ ਢਾਂਚੇ ਅਤੇ ਹੋਰ ਸਹਿਯੋਗੀ ਬੁਨਿਆਦੀ ਢਾਂਚਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸਦੀ ਆਪਸੀ ਤੌਰ ਤੇ ਤਸਦੀਕ ਕੀਤੀ ਗਈ ਹੈ। ਖੇਤਰ ਦੀ ਲੈਂਡਫਾਰਮ ਨੂੰ ਦੋਵਾਂ ਪਾਸਿਆਂ ਦੁਆਰਾ ਗਤੀਰੋਧ ਤੋਂ ਪਹਿਲਾਂ ਵਾਲੀ ਸਥਿਤੀ ਮੁਤਾਬਕ ਕਰ ਦਿੱਤਾ ਗਿਆ ਹੈ।
5. ਇਸ ਸਮਝੌਤੇ ਨਾਲ ਇਸ ਖੇਤਰ ਵਿੱਚ ਦੋਵਾਂ ਪਾਸਿਆਂ ਵੱਲੋਂ ਅਸਲ ਕੰਟਰੋਲ ਰੇਖਾ ਦੀ ਸਥਿਤੀ ਨਾਲ ਪਾਲਣਾ ਅਤੇ ਸਤਿਕਾਰ ਯਕੀਨੀ ਹੋ ਸਕੇਗਾ ਅਤੇ ਇਸਦੇ ਹਾਲਾਤ ਵਿੱਚ ਕੋਈ ਇੱਕਪਾਸੜ ਤਬਦੀਲੀ ਨਹੀਂ ਹੋ ਸਕੇਗੀ।
6. ਇਸ ਦੇ ਨਾਲ ਹੀ ਟਾਕਰੇ ਦਾ ਇੱਕ ਹੋਰ ਸੰਵੇਦਨਸ਼ੀਲ ਮੁੱਦਾ ਹੱਲ ਹੋ ਗਿਆ ਹੈ। ਦੋਵਾਂ ਪੱਖਾਂ ਨੇ ਪੱਛਮੀ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਗੱਲਬਾਤ ਨੂੰ ਅੱਗੇ ਲਿਜਾਣ ਅਤੇ ਬਾਕੀ ਮੁੱਦਿਆਂ ਨੂੰ ਸੁਲਝਾਉਣ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ।
7. ਭਾਰਤੀ ਫੌਜ ITBP ਦੇ ਸਹਿਯੋਗ ਨਾਲ ਦੇਸ਼ ਦੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਅਤੇ ਪੱਛਮੀ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।

ਨਵੀਂ ਦਿੱਲੀ

6 ਅਗਸਤ, 2021

DISCLAIMER: This is an approximate translation. The original is available in English on MEA's website and may be referred to as the official press release.